

Sri Guru Granth Sahib

Displaying 303 of

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥

Jaa Sathigur Saraaf Nadhar Kar Dhaekhai Suaavageer Sabh Ougharr Aaeae ||

When the True Guru, the Tester, observes with His Glance, the selfish ones are all exposed.

ਗਉੜੀ ਵਾਰਾ (ਮਃ ੪) (੭) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧

Raag Gauri Guru Ram Das

ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥

Oue Jaehaa Chithavehi Nith Thaehaa Paaein Oue Thaeho Jaehae Dhay Vajaaeae ||

As one thinks, so does he receive, and so does the Lord make him known.

ਗਉੜੀ ਵਾਰਾ (ਮਃ ੪) (੭) ਸ. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੨

Raag Gauri Guru Ram Das

ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥

Naanak Dhuhee Siree Khasam Aapae Varathai Nith Kar Kar Dhaekhai Chalath Sabaaeae ||1||

O Nanak, the Lord and Master is pervading at both ends; He continually acts, and beholds His own play.

||1||

ਗਉੜੀ ਵਾਰਾ (ਮਃ ੪) (੭) ਸ. (੪) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੩

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩

ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥

Eik Man Eik Varathadhaa Jith Lagai So Thhaae Paae ||

The mortal is of one mind - whatever he dedicates it to, in that he is successful.

ਗਉੜੀ ਵਾਰਾ (ਮਃ ੪) (੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੩

Raag Gauri Guru Ram Das

ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥

Koe Galaa Karae Ghanaereeeaa J Ghar Vathh Hovai Saaee Khaae ||

Some talk a lot, but they eat only that which is in their own homes.

ਗਉੜੀ ਵਾਰਾ (ਮਃ ੪) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੪

Raag Gauri Guru Ram Das

ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥

Bin Sathigur Sojhee Naa Pavai Ahankaar N Vichahu Jaae ||

Without the True Guru, understanding is not obtained, and egotism does not depart from within.

ਗਉੜੀ ਵਾਰਾ (ਮਃ ੪) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੪

Raag Gauri Guru Ram Das

ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥

Ahankaareeaa No Dhukh Bhukh Hai Hathh Thaddehi Ghar Ghar Mangaae ||

Suffering and hunger cling to the egotistical people; they hold out their hands and beg from door to door.

ਗਉੜੀ ਵਾਰਾ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੫

Raag Gauri Guru Ram Das

ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥

Koorr Thagee Gujhee Naa Rehai Mulanmaa Paaj Lehi Jaae ||

Their falsehood and fraud cannot remain concealed; their false appearances fall off in the end.

ਗਉੜੀ ਵਾਰਾ (ਮਃ ੪) (੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੬

Raag Gauri Guru Ram Das

ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥

Jis Hovai Poorab Likhiaa This Sathigur Milai Prabh Aae ||

One who has such pre-ordained destiny comes to meet God through the True Guru.

ਗਉੜੀ ਵਾਰਾ (ਮਃ ੪) (੧) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੬

Raag Gauri Guru Ram Das

ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥

Jio Lohaa Paaras Bhaetteeai Mil Sangath Suvaran Hoe Jaae ||

Just as iron is transmuted into gold by the touch of the Philosopher's Stone, so are people transformed by joining the Sangat, the Holy Congregation.

ਗਉੜੀ ਵਾਰਾ (ਮਃ ੪) (੧) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੭

Raag Gauri Guru Ram Das

ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥

Jan Naanak Kae Prabh Thoo Dhhanee Jio Bhaavai Thivai Chalaee ||2||

O God, You are the Master of servant Nanak; as it pleases You, You lead him. ||2||

ਗਉੜੀ ਵਾਰਾ (ਮਃ ੪) (੧) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੭

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩

ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥

Jin Har Hiradhai Saeviaa Thin Har Aap Milaaeae ||

One who serves the Lord with all his heart - the Lord Himself unites him with Himself.

ਗਉੜੀ ਵਾਰਾ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੮

Raag Gauri Guru Ram Das

ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥

Gun Kee Saajh Thin Sio Karee Sabh Avagan Sabadh Jalaaeae ||

He enters into a partnership with virtue and merit, and burns off all his demerits with the fire of the Shabad.

ਗਉੜੀ ਵਾਰਾ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੮

Raag Gauri Guru Ram Das

ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥

Aougan Vikan Palaree Jis Dhaehi S Sachae Paaeae ||

Demerits are purchased cheap, like straw; he alone gathers merit, who is so blessed by the True Lord.

ਗਉੜੀ ਵਾਰਾ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੯

Raag Gauri Guru Ram Das

ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥

Balihaaree Gur Aapanae Jin Aougan Maett Gun Paragatteeaaeae ||

I am a sacrifice to my Guru, who has erased my demerits, and revealed my virtuous merits.

ਗਉੜੀ ਵਾਰਾ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੯

Raag Gauri Guru Ram Das

ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥

Vaddee Vaddiaaee Vaddae Kee Guramukh Aalaaeae ||7||

The Gurmukh chants the glorious greatness of the great Lord God. ||7||

ਗਉੜੀ ਵਾਰਾ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੦

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩

ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥

Sathigur Vich Vaddee Vaddiaaee Jo Anadhin Har Har Naam Dhhaavai ||

Great is the greatness within the True Guru, who meditates night and day on the Name of the Lord, Har, Har.

ਗਉੜੀ ਵਾਰਾ (ਮਃ ੪) (੮) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੧

Raag Gauri Guru Ram Das

ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥

Har Har Naam Ramath Such Sanjam Har Naamae Hee Thripathaavai ||

The repetition of the Name of the Lord, Har, Har, is his purity and self-restraint; with the Name of the Lord, He is satisfied.

ਗਉੜੀ ਵਾਰਾ (ਮਃ ੪) (੮) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੧

Raag Gauri Guru Ram Das

ਹਰਿ ਨਾਮੁ ਤਾਨੁ ਹਰਿ ਨਾਮੁ ਦੀਬਾਨੁ ਹਰਿ ਨਾਮੋ ਰਖ ਕਰਾਵੈ ॥

Har Naam Thaan Har Naam Dheebeaan Har Naamo Rakh Karaavai ||

The Lord's Name is His power, and the Lord's Name is His Royal Court; the Lord's Name protects Him.

ਗਉੜੀ ਵਾਰਾ (ਮਃ ੪) (੮) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੨

Raag Gauri Guru Ram Das

ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥

Jo Chith Laae Poojae Gur Moorath So Man Eishhae Fal Paavai ||

One who centers his consciousness and worships the Guru, obtains the fruits of his mind's desires.

ਗਉੜੀ ਵਾਰਾ (ਮਃ ੪) (੮) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੨

Raag Gauri Guru Ram Das

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥

Jo Nindhaa Karae Sathigur Poorae Kee This Karathaa Maar Dhivaavai ||

But one who slanders the Perfect True Guru, shall be killed and destroyed by the Creator.

ਗਉੜੀ ਵਾਰਾ (ਮਃ ੪) (੮) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੩

Raag Gauri Guru Ram Das

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥

Faer Ouh Vaelaa Ous Hathh N Aavai Ouhu Aapanaa Beejiaa Aapae Khaavai ||

This opportunity shall not come into his hands again; he must eat what he himself has planted.

ਗਉੜੀ ਵਾਰਾ (ਮਃ ੪) (੮) ਸ. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੩ ਪੰ. ੧੩

Raag Gauri Guru Ram Das

ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥

Narak Ghor Muhi Kaalai Kharriaa Jio Thasakar Paae Galaavai ||

He shall be taken to the most horrible hell, with his face blackened like a thief, and a noose around his neck.

ਗਉੜੀ ਵਾਰਾ (ਮਃ ੪) (੮) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੪

Raag Gauri Guru Ram Das

ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥

Fir Sathigur Kee Saranee Pavai Thaa Oubarai Jaa Har Har Naam Dhhiaavai ||

But if he should again take to the Sanctuary of the True Guru, and meditate on the Name of the Lord, Har, Har, then he shall be saved.

ਗਉੜੀ ਵਾਰਾ (ਮਃ ੪) (੮) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੫

Raag Gauri Guru Ram Das

ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥

Har Baathaa Aakh Sunaaeae Naanak Har Karathae Eaevai Bhaavai ||1||

Nanak speaks and proclaims the Lord's Story; as it pleases the Creator, so does he speak. ||1||

ਗਉੜੀ ਵਾਰਾ (ਮਃ ੪) (੮) ਸ. (੪) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੫

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰਾ ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥

Poorae Gur Kaa Hukam N Mannai Ouhu Manamukh Agiaan Muthaa Bikh Maaeiaa ||

One who does not obey the Hukam, the Command of the Perfect Guru - that self-willed manmukh is plundered by his ignorance and poisoned by Maya.

ਗਉੜੀ ਵਾਰਾ (ਮਃ ੪) (੮) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੬

Raag Gauri Guru Ram Das

ਓਸੁ ਅੰਦਰਿ ਕੂੜੁ ਕੂੜੇ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸੁ ਦੈ ਗਲਿ ਪਾਇਆ ॥

Ous Andhar Koorr Koorro Kar Bujhai Anehodhae Jhagarrae Dhay Ous Dhai Gal Paaeiaa ||

Within him is falsehood, and he sees everyone else as false; the Lord has tied these useless conflicts around his neck.

ਗਉੜੀ ਵਾਰਾ (ਮਃ ੪) (੮) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੭

Raag Gauri Guru Ram Das

ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸੁ ਦਾ ਬੋਲਿਆ ਕਿਸੈ ਨ ਭਾਇਆ ॥

Ouhu Gal Farosee Karae Bahuthaeree Ous Dhaa Boliaa Kisai N Bhaaeiaa ||

He babbles on and on, but the words he speaks please no one.

ਗਉੜੀ ਵਾਰਾ (ਮਃ ੪) (੮) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੭

Raag Gauri Guru Ram Das

ਓਹੁ ਘਰਿ ਘਰਿ ਹੰਢੈ ਜਿਉ ਰੰਨ ਦੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥

Ouhu Ghar Ghar Handtai Jio Rann Dhuohaagan Ous Naal Muhu Jorrae Ous Bhee Lashhan Laaeiaa ||

He wanders from house to house like an abandoned woman; whoever associates with him is stained by the mark of evil as well.

ਗਉੜੀ ਵਾਰਾ (ਮਃ ੪) (੮) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੮

Raag Gauri Guru Ram Das

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥

Guramukh Hoe S Alipatho Varathai Ous Dhaa Paas Shhadd Gur Paas Behi Jaaeiaa ||

Those who become Gurmukh avoid him; they forsake his company and sit hear the Guru.

ਗਉੜੀ ਵਾਰਾ (ਮਃ ੪) (੮) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੯

Raag Gauri Guru Ram Das